

Sri Guru Granth Sahib

Displaying 988 of

ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥

Aal Jaal Bikaar Thaj Sabh Har Gunaa Nith Gaaoo ||

Abandon all your entanglements and corruption; sing the Glorious Praises of the Lord forever.

ਮਾਲੀ ਗਉੜਾ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧

Raag Mali Gaura Guru Arjan Dev

ਕਰ ਜੋਤਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥

Kar Jorr Naanak Dhaan Maangai Dhaehu Apanaa Naao ||2||1||6||

With palms pressed together, Nanak begs for this blessing; please bless me with Your Name. ||2||1||6||

ਮਾਲੀ ਗਉੜਾ (ਮਃ ੫) (੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧

Raag Mali Gaura Guru Arjan Dev

ਮਾਲੀ ਗਉੜਾ ਮਹਲਾ ੫ ॥

Maalee Gourraa Mehalaa 5 ||

Maalee Gauraa, Fifth Mehl:

ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੮

ਪ੍ਰਭ ਸਮਰਥ ਦੇਵ ਅਪਾਰ ॥

Prabh Samarathh Dhaev Apaar ||

God is all-powerful, divine and infinite.

ਮਾਲੀ ਗਉੜਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੨

Raag Mali Gaura Guru Arjan Dev

ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥

Koun Jaanai Chalith Thaerae Kishh Anth Naahee Paar ||1|| Rehaao ||

Who knows Your wondrous plays? You have no end or limitation. ||1||Pause||

ਮਾਲੀ ਗਉੜਾ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੨

Raag Mali Gaura Guru Arjan Dev

ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥

Eik Khinehi Thhaap Outhhaapadhaa Gharr Bhann Karanaihaar ||

In an instant, You establish and disestablish; You create and destroy, O Creator Lord.

ਮਾਲੀ ਗਉੜਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੩

Raag Mali Gaura Guru Arjan Dev

ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥

Jaeth Keen Oupaarajanaa Prabh Dhaan Dhaee Dhaathaar ||1||

As many beings as You created, God, so many You bless with Your blessings. ||1||

ਮਾਲੀ ਗਉੜਾ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੩

Raag Mali Gaura Guru Arjan Dev

ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਉਚ ਅਗਮ ਮੁਰਾਰ ॥

Har Saran Aaeiou Dhaas Thaeraa Prabh Ooch Agam Muraar ||

I have come to Your Sanctuary, Lord; I am Your slave, O Inaccessible Lord God.

ਮਾਲੀ ਗਉੜਾ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੪

Raag Mali Gaura Guru Arjan Dev

ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥

Kadt Laehu Bhoujal Bikham Thae Jan Naanak Sadh Balihaar ||2||2||7||

Lift me up and pull me out of the terrifying, treacherous world-ocean; servant Nanak is forever a sacrifice to You. ||2||2||7||

ਮਾਲੀ ਗਉੜਾ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੪

Raag Mali Gaura Guru Arjan Dev

ਮਾਲੀ ਗਉੜਾ ਮਹਲਾ ੫ ॥

Maalee Gourraa Mehalaa 5 ||

Maalee Gauraa, Fifth Mehl:

ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੮

ਮਨਿ ਤਨਿ ਬਸਿ ਰਹੇ ਗੋਪਾਲ ॥

Man Than Bas Rehae Gopaal ||

The Lord of the World abides in my mind and body.

ਮਾਲੀ ਗਉੜਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੫

Raag Mali Gaura Guru Arjan Dev

ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥

Dheen Baandhhav Bhagath Vashhal Sadhaa Sadhaa Kirapaal ||1|| Rehaao ||

Friend of the meek, Lover of His devotees, forever and ever merciful. ||1||Pause||

ਮਾਲੀ ਗਉੜਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੬

Raag Mali Gaura Guru Arjan Dev

ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥

Aadh Anthae Madhh Thoo hai Prabh Binaa Naahee Koe ||

In the beginning, in the end and in the middle, You alone exist, God; there is none other than You.

ਮਾਲੀ ਗਉੜਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੬

Raag Mali Gaura Guru Arjan Dev

ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥੧॥

Poor Rehiaa Sagal Manddal Eaek Suaamee Soe ||1||

He is totally permeating and pervading all worlds; He is the One and only Lord and Master. ||1||

ਮਾਲੀ ਗਉੜਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੭

Raag Mali Gaura Guru Arjan Dev

ਕਰਨਿ ਹਰਿ ਜਸੁ ਨੇਤ੍ਰੁ ਦਰਸਨੁ ਰਸਨਿ ਹਰਿ ਗੁਨ ਗਾਉ ॥

Karan Har Jas Naethr Dharasan Rasan Har Gun Gaao ||

With my ears I hear God's Praises, and with my eyes I behold the Blessed Vision of His Darshan; with my tongue I sing the Lord's Glorious Praises.

ਮਾਲੀ ਗਉੜਾ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੭

Raag Mali Gaura Guru Arjan Dev

ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥੨॥੩॥੮॥੬॥੧੪॥

Balihaar Jaaee Sadhaa Naanak Dhaehu Apanaa Naao ||2||3||8||6||14||

Nanak is forever a sacrifice to You; please, bless me with Your Name. ||2||3||8||6||14||

ਮਾਲੀ ਗਉੜਾ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੮

Raag Mali Gaura Guru Arjan Dev

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ

Maalee Gourraa Baanee Bhagath Naamadhaev Jee Kee

Maalee Gauraa, The Word Of Devotee Naam Dayv Jee:

ਮਾਲੀ ਗਉੜਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੯੮੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਮਾਲੀ ਗਉੜਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੯੮੮

ਧਨਿ ਧੰਨਿ ਓ ਰਾਮ ਬੇਨੁ ਬਾਜੈ ॥

Dhhan Dhann Ou Raam Baen Baajai ||

Blessed, blessed is that flute which the Lord plays.

ਮਾਲੀ ਗਉੜਾ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੦

Raag Mali Gaura Bhagat Namdev

ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥

Madhhur Madhhur Dhhun Anehath Gaajai ||1|| Rehaao ||

The sweet, sweet unstruck sound current sings forth. ||1||Pause||

ਮਾਲੀ ਗਉੜਾ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੦

Raag Mali Gaura Bhagat Namdev

ਧਨਿ ਧਨਿ ਮੇਘਾ ਰੋਮਾਵਲੀ ॥

Dhhan Dhhan Maeghaa Romaavalee ||

Blessed, blessed is the wool of the sheep;

ਮਾਲੀ ਗਉੜਾ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੦

Raag Mali Gaura Bhagat Namdev

ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥

Dhhan Dhhan Kirasan Oudtai Kaanbalee ||1||

Blessed, blessed is the blanket worn by Krishna. ||1||

ਮਾਲੀ ਗਉੜਾ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੧

Raag Mali Gaura Bhagat Namdev

ਧਨਿ ਧਨਿ ਤੂ ਮਾਤਾ ਦੇਵਕੀ ॥

Dhhan Dhhan Thoo Maathaa Dhaevakee ||

Blessed, blessed are you, O mother Dayvakee;

ਮਾਲੀ ਗਉੜਾ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੧

Raag Mali Gaura Bhagat Namdev

ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥

Jih Grih Rameeaa Kavalaapathee ||2||

Into your home the Lord was born. ||2||

ਮਾਲੀ ਗਉੜਾ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੧

Raag Mali Gaura Bhagat Namdev

ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥

Dhhan Dhhan Ban Khandd Bindhraabanaa ||

Blessed, blessed are the forests of Brindaaban;

ਮਾਲੀ ਗਉੜਾ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੨

Raag Mali Gaura Bhagat Namdev

ਜਹ ਖੇਲੈ ਸ੍ਰੀ ਨਾਰਾਇਨਾ ॥੩॥

Jeh Khaelai Sree Naaraaeinaa ||3||

The Supreme Lord plays there. ||3||

ਮਾਲੀ ਗਉੜਾ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੨

Raag Mali Gaura Bhagat Namdev

ਬੇਨੁ ਬਜਾਵੈ ਗੋਧਨੁ ਚਰੈ ॥

Baen Bajaavai Godhhan Charai ||

He plays the flute, and herds the cows;

ਮਾਲੀ ਗਉੜਾ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੨

Raag Mali Gaura Bhagat Namdev

ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥

Naamae Kaa Suaamee Aanadh Karai ||4||1||

Naam Dayv's Lord and Master plays happily. ||4||1||

ਮਾਲੀ ਗਉੜਾ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੩

Raag Mali Gaura Bhagat Namdev

ਮੇਰੇ ਬਾਪੁ ਮਾਧਉ ਤੂ ਧਨੁ ਕੇਸੋ ਸਾਂਵਲੀਓ ਬੀਠੁਲਾਇ ॥੧॥ ਰਹਾਉ ॥

Maero Baap Maadhho Thoo Dhhan Kaesa Saanvaleeou Beethulaae ||1|| Rehaao ||

O my Father, Lord of wealth, blessed are You, long-haired, dark-skinned, my darling. ||1||Pause||

ਮਾਲੀ ਗਉੜਾ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੩

Raag Mali Gaura Bhagat Namdev

ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥

Kar Dhharae Chakr Baikunth Thae Aaeae Gaj Hasathee Kae Praan Oudhhaareealae ||

You hold the steel chakra in Your hand; You came down from Heaven, and saved the life of the elephant.

ਮਾਲੀ ਗਉੜਾ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੪

Raag Mali Gaura Bhagat Namdev

ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥

Dhuhasaasan Kee Sabhaa Dhropathee Anbar Laeth Oubaareealae ||1||

In the court of Duhsaasan, You saved the honor of Dropati, when her clothes were being removed. ||1||

ਮਾਲੀ ਗਉੜਾ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੪

Raag Mali Gaura Bhagat Namdev

ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥

Gotham Naar Ahaliaa Thaaree Paavan Kaethak Thaareealae ||

You saved Ahliyaa, the wife of Gautam; how many have You purified and carried across?

ਮਾਲੀ ਗਉੜਾ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੫

Raag Mali Gaura Bhagat Namdev

ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥

Aisaa Adhham Ajaath Naamadhaeo Tho Saranaagath Aaealae ||2||2||

Such a lowly outcaste as Naam Dayv has come seeking Your Sanctuary. ||2||2||

ਮਾਲੀ ਗਉੜਾ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੫

Raag Mali Gaura Bhagat Namdev

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥

Sabhai Ghatt Raam Bolai Raamaa Bolai ॥

Within all hearts, the Lord speaks, the Lord speaks.

ਮਾਲੀ ਗਉੜਾ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੬

Raag Mali Gaura Bhagat Namdev

ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥

Raam Binaa Ko Bolai Rae ॥1॥ Rehaao ॥

Who else speaks, other than the Lord? ॥1॥Pause॥

ਮਾਲੀ ਗਉੜਾ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੬

Raag Mali Gaura Bhagat Namdev

ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥

Eaekal Maattee Kunjar Cheettee Bhaajan Hain Bahu Naanaa Rae ॥

Out of the same clay, the elephant, the ant, and the many sorts of species are formed.

ਮਾਲੀ ਗਉੜਾ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੭

Raag Mali Gaura Bhagat Namdev

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥

Asathhaavar Jangam Keett Pathangam Ghatt Ghatt Raam Samaanaa Rae ॥1॥

In stationary life forms, moving beings, worms, moths and within each and every heart, the Lord is contained. ॥1॥

ਮਾਲੀ ਗਉੜਾ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੭

Raag Mali Gaura Bhagat Namdev

ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥

Eaekal Chinthaa Raakh Ananthaa Aour Thajahu Sabh Aasaa Rae ॥

Remember the One, Infinite Lord; abandon all other hopes.

ਮਾਲੀ ਗਉੜਾ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੮

Raag Mali Gaura Bhagat Namdev

ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥

Pranavai Naamaa Bheae Nihakaamaa Ko Thaakur Ko Dhaasaa Rae ॥2॥3॥

Naam Dayv prays, I have become dispassionate and detached; who is the Lord and Master, and who is the slave? ॥2॥3॥

ਮਾਲੀ ਗਉੜਾ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੮੮ ਪੰ. ੧੯

Raag Mali Gaura Bhagat Namdev